

5th India-Malaysia Foreign Office Consultations (FOC)

April 12, 2022

ਭਾਰਤ-ਮਲੇਸ਼ੀਆ ਦੇ ਵਿਦੇਸ਼ ਦਫ਼ਤਰਾਂ ਦਰਮਿਆਨ 5ਵਾਂ ਸਲਾਹ-ਮਸ਼ਵਰਾ (FOC) 12 ਅਪ੍ਰੈਲ, 2022

1. ਭਾਰਤੀ ਵਿਦੇਸ਼ ਮੰਤਰਾਲੇ ਦੇ ਸਕੱਤਰ (ਪੂਰਬ) ਸੌਰਭ ਕੁਮਾਰ ਅਤੇ ਮਲੇਸ਼ੀਆਈ ਵਿਦੇਸ਼ ਮੰਤਰਾਲੇ ਦੇ ਦੁਵੱਲੇ ਮਾਮਲਿਆਂ ਦੇ ਉਪ ਸਕੱਤਰ ਜਨਰਲ ਦਾਤੋ ਅਮਰਾਨ ਬਿਨ ਮੁਹੰਮਦ ਜ਼ਿਨ ਨੇ 12 ਅਪ੍ਰੈਲ, 2022 ਨੂੰ ਮਲੇਸ਼ੀਆ ਦੇ ਪੁਤਰਾਜਯਾ ਵਿਖੇ ਭਾਰਤ ਅਤੇ ਮਲੇਸ਼ੀਆ ਦੇ ਵਿਦੇਸ਼ ਦਫ਼ਤਰਾਂ ਦਰਮਿਆਨ 5ਵੇਂ ਸਲਾਹ-ਮਸ਼ਵਰੇ (ਦੁਵੱਲੇ ਸਲਾਹ-ਮਸ਼ਵਰੇ) ਦੀ ਸਹਿ-ਪ੍ਰਧਾਨਗੀ ਕੀਤੀ।
2. ਇਸ ਦੌਰੇ ਦੌਰਾਨ ਸਕੱਤਰ (ਪੂਰਬ) ਨੇ ਮਲੇਸ਼ੀਆਈ ਵਿਦੇਸ਼ ਮੰਤਰੀ ਮਹਾਮਹਿਮ ਦਾਤੋ ਸ਼੍ਰੀ ਸੈਫੂਦੀਨ ਅਬਦੁੱਲਾ ਨਾਲ ਭਾਰਤ-ਮਲੇਸ਼ੀਆ ਦੇ ਦੁਵੱਲੇ ਸਬੰਧਾਂ 'ਤੇ ਵਿਚਾਰ ਵਟਾਂਦਰਾ ਕੀਤਾ।
3. ਵਿਦੇਸ਼ ਦਫ਼ਤਰਾਂ ਦੇ ਸਲਾਹ-ਮਸ਼ਵਰੇ ਦੌਰਾਨ ਭਾਰਤ ਅਤੇ ਮਲੇਸ਼ੀਆ ਦਰਮਿਆਨ ਬਹੁ-ਪੱਖੀ ਸਬੰਧਾਂ ਦੀ ਸਮੀਖਿਆ ਕਰਦੇ ਹੋਏ ਦੋਵਾਂ ਧਿਰਾਂ ਨੇ 2015 ਦੀ ਵਧੇਰੀ ਰਣਨੀਤਕ ਭਾਈਵਾਲੀ ਦੇ ਢਾਂਚੇ ਦੇ ਅੰਦਰ ਸਮੁੱਚੇ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਦੀ ਇੱਛਾ ਪ੍ਰਗਟਾਈ। ਵਿਦੇਸ਼ ਦਫ਼ਤਰਾਂ ਦੇ ਸਲਾਹ-ਮਸ਼ਵਰੇ ਨਾਲ ਸਮੁੱਚੇ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨ ਅਤੇ ਆਪਸੀ ਹਿੱਤਾਂ ਦੇ ਸਮਕਾਲੀ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲਿਆ।
4. ਦੋਵਾਂ ਧਿਰਾਂ ਨੇ ਵਧ ਰਹੇ ਆਰਥਿਕ ਅਤੇ ਵਪਾਰਕ ਸਬੰਧਾਂ 'ਤੇ ਤਸੱਲੀ ਪ੍ਰਗਟਾਈ ਅਤੇ ਵੱਖ ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਗੂੜ੍ਹਾ ਕਰਨ ਲਈ ਦੋਵਾਂ ਧਿਰਾਂ ਦੀ ਸਾਂਝੀ ਵਚਨਬੱਧਤਾ ਦੇ ਮੱਦੇਨਜ਼ਰ ਕੋਵਿਡ ਤੋਂ ਬਾਅਦ ਦੇ ਸਮੇਂ ਵਿੱਚ ਸਬੰਧਾਂ ਦੀ ਤੇਜ਼ੀ ਨਾਲ ਮੁੜ ਸੁਰਜੀਤੀ ਹੋਣ ਦੀ ਉਮੀਦ ਪ੍ਰਗਟਾਈ।
5. ਦੋਵੇਂ ਧਿਰਾਂ ਨੇ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਤੰਤਰ ਨੂੰ ਮੁੜ ਸਰਗਰਮ ਕਰਨ ਅਤੇ ਆਪਸੀ ਸਹੂਲਤ ਮੁਤਾਬਿਕ ਹੋਣ ਵਾਲੀ ਅਗਲੀ ਮੰਤਰੀ ਪੱਧਰੀ ਸਾਂਝਾ ਕਮਿਸ਼ਨ ਦੀ ਮੀਟਿੰਗ ਵਿੱਚ ਨਤੀਜੇ ਪੇਸ਼ ਕਰਨ ਲਈ ਕੰਮ ਕਰਨ ਉੱਤੇ ਸਹਿਮਤੀ ਦਿੱਤੀ।
6. ਇਸ ਸਾਲ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 65 ਸਾਲ ਪੂਰੇ ਹੋਣ 'ਤੇ ਦੋਵੇਂ ਧਿਰਾਂ ਨੇ ਭਾਰਤ ਅਤੇ ਮਲੇਸ਼ੀਆ, ਦੋਵਾਂ ਦੇਸ਼ਾਂ ਵਿੱਚ ਢੁਕਵੇਂ ਢੰਗ ਨਾਲ ਯਾਦਗਾਰੀ ਸਮਾਗਮ ਕਰਾਉਣ ਉੱਤੇ ਸਹਿਮਤੀ ਦਿੱਤੀ।
7. ਅਗਲੀ FOC ਨਵੀਂ ਦਿੱਲੀ ਵਿੱਚ ਆਪਸੀ ਸਹੂਲਤ ਮੁਤਾਬਿਕ ਕਰਾਉਣ ਬਾਰੇ ਸਹਿਮਤੀ ਦਿੱਤੀ ਗਈ।

ਨਵੀਂ ਦਿੱਲੀ

12 ਅਪ੍ਰੈਲ, 2022

DISCLAIMER: This is an approximate translation. The original is available in English on MEA's website and may be referred to as the official press release.